



- i) ਦਰ ਸੂਚੀ ਬਾਰੇ ਨੋਟਿਸ ਅਤੇ ਇਹ ਕਿ ਤੁਸੀਂ ਇਹ ਮੁਫ਼ਤ ਵੇਖਣ  
ਦੀ ਮੰਗ ਕਰ ਸਕਦੇ ਹੋ;  
ii) ਮੁਫ਼ਤ ਮੁਹੱਈਆ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸੂਚੀ;  
iii) ਬੱਚਤ ਬੈਂਕ ਖਾਤੇ ਵਿਚ ਪੱਜੇ-ਘੱਟ ਜਾਪੁ ਰਕਮ ਨਾ ਰੱਖਣ,  
ਬਾਹਰੋਂ ਚੈਕ ਕੀ ਵਸੂਲੀ ਕਰਨ, ਮੰਗ ਡਰਾਫਟ ਅਤੇ ਚੈਕ ਬੁੱਕ  
ਜਾਰੀ ਕਰਨ, ਖਾਤੇ ਦਾ ਵੇਰਵਾ, ਖਾਤਾ ਬੰਦ ਕਰਨ ਅਤੇ ਏਟੀਆਮ  
ਵਿਚ ਰਕਮ ਜਮ੍ਹਾਂ ਕਰਵਾਉਣ/ਕਢਾਉਣ ਉਤੇ ਲਾਗੂ ਸੇਵਾਲਾਲਾਂ ਦਾ  
ਨੋਟਿਸ;

ਅ. ਤੁਹਾਡੇ ਦੁਆਰਾ ਚੁਣੇ ਗਏ ਕਿਸੇ ਵੀ ਉਤਪਾਦਨ ਅਤੇ ਸੇਵਾ ਉਤੇ  
ਲਾਗੂ ਸੇਵਾਲਾਲਾਂ ਬਾਰੇ ਅਸੀਂ ਆਪਣੀ ਦਰ-ਸੂਚੀ ਵਿਚ ਵੇਰਵਾ  
ਦੇਵਾਂਗੇ;

ਇ. ਤੁਹਾਡੇ ਦੁਆਰੇ ਚੁਣੇ ਗਏ ਉਤਪਾਦਨ/ਸੇਵਾ ਬਾਰੇ ਨਿਯਮਾਂ ਅਤੇ  
ਸ਼ਰਤਾਂ ਉਤੇ ਅਮਲ ਨਾ ਕਰਨ ਦੇ ਉਲੰਘਣ ਤੇ ਢੰਡ ਬਾਰੇ ਵੀ ਅਸੀਂ  
ਤੁਹਾਨੂੰ ਜਾਣਕਾਰੀ ਦੇਵਾਂਗੇ।

ਫੀਸਾਂ ਅਤੇ ਸੇਵਾਫਲਾਂ ਵਿਚ ਤਬਦੀਲੀਆਂ

ਜੇ ਅਮ੍ਰੀਂ ਇਹਾਂ ਸੇਵਾਫਲਾਂ ਵਿਚ ਵਾਪਾ ਕਰਦੇ ਹਾਂ ਜਾਂ ਕੋਈ ਨਵਾਂ ਸੇਵਾਫਲ ਲਾਗੂ ਕਰਦੇ ਹਾਂ, ਤਾਂ ਸੱਖਿਆ ਹੈਂਦਿਆ ਸੇਵਾਫਲ ਲਗਾਉਣ/ ਉਸ ਦੇ ਪ੍ਰਭਾਵੀ ਹੋਣ ਦੀ ਤਾਰੀਖ ਤੋਂ ਇਕ ਮਹੀਨਾ ਪਹਿਲਾਂ ਉਸ ਦਾ ਐਲਾਨ ਕੀਤਾ ਜਾਵੇਗਾ।

### 3.5 ਨਿਯਮ ਅਤੇ ਸ਼ਰਤਾਂ

- ੬.** ਜਦੋਂ ਤੁਸੀਂ ਗਾਹਕ ਬਣ ਜਾਂਦੇ ਹੋ ਜਾਂ ਕਿਸੇ ਉਤਪਾਦਨ/ਸੇਵਾ ਦੀ ਪਹਿਲੀ ਵਾਰੀ ਵਰਤੋਂ ਕਰਦੇ ਹੋ, ਤਾਂ ਤੁਸੀਂ ਸਾਥੋਂ ਜੋ ਸੇਵਾ ਮੰਗੀ ਹੈ, ਅਸੀਂ ਤੁਹਾਨੂੰ ਉਸ ਨਾਲ ਜੁੜੇ ਨਿਯਮ ਅਤੇ ਸ਼ਰਤਾਂ ਬਾਰੇ ਜਾਣੂੰ ਕਰਾਵਾਂਗੇ।

**੭.** ਸਾਰੇ ਨਿਯਮ ਅਤੇ ਸ਼ਰਤਾਂ ਨਿਰੱਖੋਤ ਹੋਣੇ ਅਤੇ ਖਾਸ ਕਰਕੇ ਨਾਮਜ਼ਦਗੀ ਦੀ ਸਹੂਲਤ ਬਹੁ ਹੋਣਗੇ ਦਾ ਅਤੇ ਦੇਣਦਾਰੀਆਂ ਅਤੇ ਸ਼ੰਮੇਵਾਰੀਆਂ ਦਾ ਸਪੱਸ਼ਟ ਵਰਣਨ, ਜਿਥੋਂ ਤਕ ਸੰਭਵ ਹੋਇਆ, ਸ਼ਰਲ ਅਤੇ ਸਹਿਜ ਭਾਸ਼ਾ ਵਿਚ ਕਰਾਂਗੇ।

## ਨਿਯਮਾਂ ਅਤੇ ਸ਼ਰਤਾਂ ਵਿਚ ਤਬਦੀਲੀਆਂ

ਜਦੋਂ ਤੁਸੀਂ ਗਾਹਕ ਬਣ ਜਾਂਦੇ ਹੋ, ਤਾ ਅਸੀਂ ਨਿਯਮਾਂ ਅਤੇ ਸ਼ਰਤਾਂ  
ਵਿਚ ਉਬਦੀਲੀ ਬਾਰੇ ਤੁਹਾਨੂੰ ਹੇਠਾਂ ਲਿਖੇ ਕਿਸੇ ਵੀ ਸਾਧਨ ਰਾਹੀਂ  
ਦੱਸਾਂਗੇ:

- i) ਖਾਤੇ ਦਾ ਵੇਰਵਾ/ਪਾਸ ਬੁੱਕ
  - ii) ਏਟੀਐਮ
  - iii) ਹਰ ਸ਼ਾਬਾ ਵਿਚ ਨੈਟਿਸ ਬੋਰਡ
  - iv) ਈ-ਮੇਲ ਅਤੇ ਵੈਬਸਾਈਟ ਸਮੇਤ ਇੰਟਰਨੈੱਟ
  - v) ਅਖਬਾਰ

ਆ. ਆਮ ਤੌਰ ਤੇ ਇਕ ਮਹੀਨੇ ਦਾ ਨੋਟਿਸ ਦਿੰਦੇ ਹੋਏ ਸੇਵਾਫਲ ਭਾਵੀ ਤਾਰੀਖ ਤੋਂ ਹੀ ਲਗਾਏ ਜਾਣਗੇ।

੪. ਜੇ ਅਸੀਂ ਕੋਈ ਤਬਦੀਲੀ ਬਿਨਾਂ ਨੋਟਿਸ ਦਿੱਤੇ ਕੀਤੇ, ਤਾਂ ਅਸੀਂ 30 ਦਿਨਾਂ ਦੇ ਅੰਦਰ ਤਬਦੀਲੀ ਦੀ ਸੁਚਨਾ ਜਾਰੀ ਕਰਾਂਗੇ। ਜੇ ਇਸ ਤਬਦੀਲੀ ਨਾਲ ਤੁਹਾਡਾ ਨੁਕਸਾਨ ਹੁੰਦਾ ਹੈ, ਤਾਂ ਤੁਸੀਂ 60 ਦਿਨਾਂ ਦੇ ਅੰਦਰ ਅਤੇ ਕੋਈ ਨੋਟਿਸ ਦਿੱਤੇ ਬਿਨਾਂ ਅਤੇ ਵਾਪ੍ਸ ਸੇਵਾਫਲ ਜਾਂ ਵਿਆਜ ਦਿੱਤੇ ਬਿਨਾਂ ਆਪਣਾ ਖਾਤਾ ਬੰਦ ਕਰ ਸਕਦੇ ਹੋ ਜਾਂ ਕਿਉਂ ਹੋਰ ਬਦਲ ਸਕਦੇ ਹੋ।

**ਸ.** ਜੇ ਅਸੀਂ ਕਿਸੇ ਇਕ ਸਾਲ ਵਿਚ ਕੋਈ ਪ੍ਰਮੁੱਖ ਤਬਦੀਲੀ ਕੀਤੀ ਜਾਂ ਕਈ ਛੋਟੀਆਂ-ਛੋਟੀਆਂ ਤਬਦੀਲੀਆਂ ਕੀਤੀਆਂ, ਤਾਂ ਅਸੀਂ ਬੇਨਤੀ ਪ੍ਰਾਪਤ ਹੋਣ ਤੋਂ ਭਾਵੇਂ ਨਿਧਾਨਾਂ ਅਤੇ ਸਰਤਾਂ ਦੀ ਨਹੀਂ ਨਕਲ ਜਾਂ ਤਬਦੀਲੀਆਂ ਦਾ ਸੰਖੇਪ ਦੇ ਦੇਵਾਂਗੇ।

#### 4. ઇસ્ટરિહાર, મારકીટિંગ અને વિકરી

- ६.** अमीं इह स्थितिसचित् करांगे कि इस्तिहार अउे पूरा र सामैर्गती सप्तसंकट है अउे ठुंभराह करन वाली नहीं है।

**अ.** किस वी मीडिआ दिव इस्तिहार अउे पूरा र सामैर्गती दिव, जै किस बैंदिरिया सेवा जां उत्पादन है लिए यान चिंचदी है अउे निम दिव दिवाजार दर दा ज़िक्रर सामैल है, अमीं उम दिव इह वी दम्सांगे कि की बैंदी हैर ब्रीम अउे सेवा दल लागु हैंदेगा अउे इह वी कि बैंदी करन ते इम ना जुँजे नियम अउे म्हरांन दे दिंते जाणगे।

**८.** जे अमीं सहाइक सेवा देण लाई किसे तीजी पिर दीवां सेवावां लैंदे हां, तां अमीं इह चाहांगे कि अिजी तीजी पिर उडाडी दिवाकरीगत जाणवारी (मैं स तीजी पिर कैल महेंदीया है) उठे उठें ही भेडारी अउे मर्गधिका ठाल

- कारवाई वरे, जिवै अमीं करदे हं।

**म.** असीं समें-समें ते उगाहुँ तुहाडे दुआरे लए गऐ उत्पादनं दीआं विठिं खुशीआं बारे जाणकारी दे मकदे हं। साडे दुसे उत्पादनं बारे जाणकारी तां उज्जे उत्पादनं/सेवावां बारे प्रृचार पेशकासां दी जाणकारी तुहाहुँ तं री डेजी जावेगी, जे उमीं अजिंजी जाणकारी/सेवा लाई डाक जां साडी वैष्णवस्थीट उते जां साडी छोन बैंकिंग/ गाहक सेवा नंबर उते रसिस्टर हे के आपटी सहिमती दिई है।

**न.** असीं आपटीआं पूँड विकरी ऐसीमीआ, जिहुँ दीआं सेवावां असीं आपदे उत्पादनं/सेवावां दी विकरी लाई लै मकदे हं, वासमे दिक आचरण-महिंडा निरापित बीडी है। इस विच हौर गलां दे नाल नाल, जर्वे उते उपादन वैचल लाई विकरीगत रुप विच जां छोन उते उगाडे नाल संपरक करदे हन, तं उन्हुँ नुँ आपटी पढाण दरसाउणी यैंची है।

**क.** जे साठुँ उगाडे वैले इस बारे केई प्रिकारिट गिलदी ही कि साडे पुरिनिपी/तुरुअर जां पूँड विकरी ऐसीमी ले नाजाईच वरउतु विकरी तोडा है जां इस कें दा उल्लंघन बोडा है, तं असीं मामले दी जांच करन अडे प्रिकारिट उते बारवाई करन अडे नुकसान भरन लाई चुकवे करम उठावांगे।

**५. प्राईवेटी अडे भेटारी**

असीं उगाडीआं सारीआं निजी जाणकारीआं नुँ गुपत रंखांगे (जर्वे उमीं साडे गाहक ना रहे उतें ही) अडे हेठां लिखे निपांट अडे तोडीआं साडी रहिनुमाई करनगीआ। असीं हेठां लिखे उतेचे मामलिआं नुँ ढंडे के, उगाडे खारे बारे जाणकारी जां अंकव, डावे उते उगाडे दुआरा उतें गाए हें जां किमे हौर उत्रुँ मिले हें, साडे असारे विच दुसीआं केपनीआं सभेत, किमे नुँ वी नर्ही देवांगे:

**६. जे साठुँ कान्हुती तेरे ते जाणकारी देणी येई हे।**

**अ.** जे जाणकारी प्रृगट करना नन्डा पूँड साडी स्मित्वारी है।

**इ.** जे साठुँ अपणे विंडूं दी राखी लाई जाणकारी देणी पवे (मिसाल दे तेरे ते येषेजासी तं बचलन लाई), पर असीं दिग जाणकारी उगाडे खारे जां उगाडे खितीआं बारे (उगाडे ना अडे पते समेत) साडे अपणे अदारणे दीरीआ दुसीआं करंपनीआं सभेत किमे नुँ वी मारकीटिंग वासमे देण लाई, इस नुँ करन नर्ही बोलेवांगे।

**म.** जे उमीं साठुँ साठुँ जाणकारी प्रृगट करन लाई करिंदे हे जां साडे कैल उगाडी राखामीही है।

**ज.** जे साठुँ उगाडे बारे बैंक दा हवाला देण लाई आधिका जांचा है, तं दिग देण लाई साठुँ पहिलुँ उगाडी लिखती दिसाज्जत दी लेंड पवेगी।

**क.** उगाडे खारे जे निजी रिकारड साडे कैल है, उम तक पहुंच लाई भौमुदा कान्हुती दांचे अपीन असीं उगाहुँ उगाडे हॉकां बारे देवांगे।

**ख.** जर्वे तक उमीं साठुँ उतेचे तेरे ते अपिक्रित नर्ही करदे, असीं अपणे सहित किमे नुँ वी मारकीटिंग करन लाई उगाडी निजी जाणकारी दी वर्ते नर्ही करन देवांगे।

**५.१ क्लैंडिट रैडरैम ऐसीमीआं**

**७.** जर्वे उमीं आपणा खाडा खेलुदे हे, तं असीं उगाहुँ दूस देवांगे कि असीं उगाडे खारे दा वेवांगा क्लैंडिट रैडरैम ऐसीमीआ नुँ कर्दे दे मकदे हं अडे कर्दे उन्हुँ तं पैकिंग्ड कर मकदे हं।

**अ.** उगाडे मिर जे करना है, उम खारे असीं क्लैंडिट रैडरैम ऐसीमीआ नुँ जाणकारी दे मकदे हं, जे :

  - १) उमीं आपणी अदारिटी तं पिंडे रहि गाए हे;
  - २) देणदारी दी करम खारे केई रैला ना होवे; अडे
  - ३) साडी रसमी भंग तं मररे, आपणा करसा मेंडण लाई उमीं केई अजिहा प्रसाव नर्ही दिंदे, उम तं असीं संतुस्त होईटे।

**इ.** अजिहे मामलिआं विच, असीं लिखती तुहुँ रुप विच उगाहुँ दूसांगे कि उगाडे मिर कर्दे खारे असीं क्लैंडिट रैडरैम ऐसीमीआ नुँ जाणकारी देण दी येजान बालाई ह। नाल ही, असीं उगाहुँ क्लैंडिट रैडरैम ऐसीमीआ दी त्रुमिका अडे उन्हुँ दुआरा दिंडी जां वाली जाणकारी नाल करना लै मकदे दी उगाडी समस्ता उते वी असर पहेगा, इस खारे वी समझावांगे।

**म.** जे उमीं साठुँ दिसाज्जत दिई तं असीं उगाडे खारे दे

**दिन-पृउँ-दिन हिसाब बारे हौर जाणकारी क्लैंडिट रैडरैम ऐसीमीआ नुँ दे मकदे हं।**

**र.** असीं उगाहुँ क्लैंडिट रैडरैम ऐसीमीआ नुँ दिंडी गाई जाणकारी दी दिक नकल जां उत्रुँ दे परचे देवांगे, जिस तं दिह पता लेंगोगा कि क्लैंडिट रैडरैम ऐसीमीआ किवे कैम करदीआं हन।

**६. बकारिआ रकम दी वसुली**

जर्वे वी असीं उगाहुँ करजा देवांगे, उगाहुँ अदारिटी दी रकम, मिआद, नजउ समें रायी करजा मेंडण दा उत्रीका समझावांगे। पर, जे उमीं करजा मेंडण दे निकाम उते अमल नर्ही करदे, तं बकारिआ रकम दी वसुली लाई देस दा काहुँ अनुसार तेअ उत्रीके उते अमल बीडा जावागा। इस उत्रीके विच उगाहुँ निटेम भेज के जां विअकरीगत रुप विच उगाहुँ पिले के देता करवाउण्डा अडे/जां देकी ज्ञानान दिंडी गाई है, तं उम नुँ ज्ञात करना समल होवेगा। साडी वसुली दी नीती निमरत, साउँ वरताउँ अडे समझाउँ बुझाउँ उते अपारित है। असीं गाहक विच विस्तावम पैदा करन अडे लभे समें डब रिस्ता बछाई रूपच विच बकारिआ रकम दी वसुल बरन अडे/जां देकी विकरी, जिस नुँ बकारिआ रकम वसुल बरन जां/अडे ज्ञानान ज्ञात ज्ञात बरन लाई साडी पुरिनिपांडा करन दा आयिकर दिंडा गिअ है, उगाहुँ अपारित पाछाण देंसेगा अडे साडा जारी बीडा अपिकरां-पैटर विचवेगा अडे बेनार दी बैंक दूआरा जां बैंक दे अधिकारिआ दे अयी नारी पाछाण-पैटर विचवेगा। असीं बकारिआ रकम खारे उगाहुँ सारी जाणकारी मॉटीआ रकरांगे अडे बकारिआ रकम खारे उगाहुँ निटेम देण दी कोसाप बरन दंगे। वसुलान ज्ञात ज्ञात बरन लाई साडी बैंक दी पुरिनिपांडा करन लाई अपिक्रित महि-करमाचारी जां हौर विकरी देहां लिखीआ सेपां उते अमल बरनगो;

**७.** उगाहुँ नाल संपरक आम तेरे ते उगाडी भासीं दी बां उत्ते, जे केई उतेची बां नर्ही है, तं उगाडी रिहाइस्ट उते वी नर्ही मिलेदे तं करोबार दे समान उते बीडा जावेगा।

**अ.** मध तं पहिलां उगाहुँ पाछाण अडे पुरिनिपांडा करन दे अपिकर खारे देसिआ जावेगा।

**इ.** उगाडी भासींसी दा आचर बीडा जावेगा।

**म.** उगाहुँ नाल गॅलाषार मिस्टराचार नाल बीडी जावेगी।

**च.** दिक खास समें जां किमे खास बां काल ना करन दी उगाडी बेनीकी दा, जिवै डब संवैध होविआ, आचर बीडा जावेगा।

**ध.** कालां दा सांग अडे गिण्डी अडे गॅलाषार दा मज्जुन लिख लिअ जावेगा।

**ग.** बकारिआ रकम खारे चेले जां मॅर्टेद नुँ अपास विच उतिचित अडे सलीकेदार दिंग नाल निशेझण विच पूरी समारिटा दिंडी जावेगी।

**घ.** बकारिआ रकम दी वसुली लाई उगाडे समान दा दौरा करन देले साराह अडे गॅलाषार अडे गॅलाषार दा दौरा करन देवांगे।

**इ.** अचुँवें मेंकिआं, जिवै परिवार विच देस मेंग जां किमे घिपडा वैले बकारिआ रकम दी वसुली लाई छोन करन/गोजा मारन दें गुरेज बीडा जावेगा।

**६. १ ज्ञानान ज्ञात बरन दी नीती खारे बिधान :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**७. प्रिकारिट गिले-प्रिकवे अडे डीडैबैक**

**७.१ अंदरुनी करवाई आं**

**८.** जे उमीं प्रिकारिट बरनी है, तं असीं उगाहुँ दूसांगे दि इह विवे बरनी है।

**९. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१०. प्रिकारिट गिले-प्रिकवे अडे डीडैबैक**

**१०.१ अंदरुनी करवाई आं**

**११. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१२. प्रिकारिट विकरी दी रायी दिसाज्जत :**

**१२.१ अंदरुनी करवाई आं**

**१३. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१४. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१५. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१६. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१७. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१८. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**१९. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२०. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२१. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२२. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२३. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२४. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२५. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२६. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२७. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२८. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**२९. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३०. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३१. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३२. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३३. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३४. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३५. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३६. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३७. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३८. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**३९. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४०. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४१. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४२. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४३. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४४. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४५. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४६. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४७. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४८. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**४९. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।

**५०. प्रिकारिट विकरी दी रायी दिसाज्जत :**

असीं ज्ञानान ज्ञात बरन दी नीती उते बाहुँ अनुसार अमल बरनगो; बेनार दी बरन दी नीती दी नकल मुहैरीआ बीडी जावेगो।







- ਤੁਹਾਨੂੰ ਹਰ ਮਹੀਨੇ ਪਹਿਲਾਂ ਤੈਅ ਕੀਤੀ ਜਾਰੀਖ ਨੂੰ ਤੁਹਾਡੇ ਡਾਕ ਦੇ ਪੇਂਡੇ ਉਤੇ ਮੁਫਤ ਭੇਜੀ ਜਾਵੇਗੀ।
- a.** ਜੇ ਤੁਹਾਨੂੰ ਇਹ ਜਾਣਕਾਰੀ ਨਹੀਂ ਮਿਲਦੀ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ, ਤਾਂ ਜੋ ਅਸੀਂ ਇਹ ਵੇਰਵੇ ਦੁਬਾਰਾ ਭੇਜਣ ਦਾ ਪ੍ਰਯੰਗ ਕਰ ਸਕੀਏ, ਤਾਂ ਜੇ ਤੁਸੀਂ ਅਦਾਇਗੀ ਕਰ ਸਕੋ ਅਤੇ ਜੇ ਕੋਈ ਅਪਵਾਦ ਹੋਵੇ, ਤਾਂ ਵੇਲੇ ਸਿਰ ਦੱਸ ਸਕੀਏ।
- b.** ਛੀਸ ਅਤੇ ਸੇਵਾਫਲਾਂ ਅਤੇ ਨਿਯਮਾਂ ਅਤੇ ਸ਼ਰਤਾਂ ਦੀ ਸੂਚੀ ਵਿਚ ਹੋਣ ਵਾਲੀ ਕਿਸੇ ਵੀ ਤਬਦੀਲੀ ਬਾਰੇ ਅਸੀਂ ਤੁਹਾਨੂੰ ਦੱਸਾਂਗੇ / ਇਤਲਾਹ ਕਰਾਂਗੇ। ਆਮ ਤੌਰ 'ਤੇ, ਤਬਦੀਲੀਆਂ (ਵਿਆਜ ਦਰਾਂ ਅਤੇ ਨਿਯਮਿਕ ਸ਼ਰਤਾਂ) ਕਾਰਨ ਲਾਗੂ ਹੋਣ ਵਾਲੀਆਂ) ਭਾਵੀ ਤਾਰੀਖ ਤੋਂ ਘੱਟੋ-ਘੱਟ ਇਕ ਮਹੀਨੇ ਦਾ ਨੋਟਿਸ ਦੇ ਕੇ ਲਾਗੂ ਕੀਤੀਆਂ ਜਾਣਗੀਆਂ। ਇਨ੍ਹਾਂ ਤਬਦੀਲੀਆਂ ਦੀ ਖ਼ਬਰ ਖਾਤੇ ਦੀ ਮਾਸਿਕ ਸੇਟੈਪੈਂਟ ਦੇ ਨਾਲ ਜਾਂ ਉਸ ਦੀ ਨਕਲ ਦੇ ਨਾਲ ਦਿੱਤੀ ਜਾਵੇਗੀ।

## 9 ਤੁਹਾਡੇ ਖਾਤੇ ਨੂੰ ਸੁਰੱਖਿਅਤ ਰੱਖਣ

### 9.1 ਸੁਰੱਖਿਅਤ ਅਤੇ ਭਰੋਸੇਮੰਦ ਬੈਂਕਿੰਗ ਅਤੇ ਅਦਾਇਗੀ ਪ੍ਰਲਾਲੀਆਂ

ਅਸੀਂ ਉਦੀਯੋਗ ਦੇ ਰੁਪ ਵਿਚ ਸਹਿਯੋਗ ਕਰਾਂਗੇ, ਤਾਂ ਜੋ ਤੁਸੀਂ ਸੁਰੱਖਿਅਤ ਅਤੇ ਭਰੋਸੇਮੰਦ ਬੈਂਕਿੰਗ ਅਤੇ ਅਦਾਇਗੀ ਪ੍ਰਲਾਲੀਆਂ ਦਾ ਲਾਭ ਉਠਾ ਸਕੇ, ਜਿਨ੍ਹਾਂ ਉਤੇ ਤੁਸੀਂ ਭਰੋਸਾ ਕਰ ਸਕਦੇ ਹੋ। ਸੁਰੱਖਿਆ ਪ੍ਰਬੰਧਾਂ ਦੇ ਰੁਪ ਵਿਚ ਪ੍ਰੈਕਥ ਨਿਗਰਾਨੀ ਰੱਖਣ ਲਈ ਅਸੀਂ ਸੀ/ਸੀ/ਟੀ/ਵੀ ਲਗਾਵਾਂਗੇ।

### 9.2 ਸਾਡੇ ਨਾਲ ਸੰਪਰਕ ਰੱਖੋ

ਹੇਠਾਂ ਲਿਖਿਆਂ ਵਿਚ ਜਦੋਂ ਵੀ ਤਬਦੀਲੀ ਹੋਵੇ, ਤਾਂ ਕਿਰਪਾ ਕਰਕੇ, ਜਿੰਨਾ ਛੈਤੀ ਹੋ ਸਕੇ, ਸਾਨੂੰ ਇਸ ਦੀ ਜਾਣਕਾਰੀ ਦਿੱਤੀ :

**a.** ਨਾਂ :

**b.** ਪਤਾ :

**c.** ਫੋਨ ਨੰਬਰ; ਜਾਂ

**d.** ਈ-ਮੇਲ ਪਤਾ (ਜੇ ਅਸੀਂ ਇਸ ਰਾਹੀਂ ਤੁਹਾਡੇ ਨਾਲ ਸੰਪਰਕ ਕਰਦੇ ਹਾਂ)

### 9.3 ਆਪਣੇ ਖਾਤੇ ਦੀ ਜਾਂਚ ਕਰਨਾ

**a.** ਅਸੀਂ ਸਿਫਾਰਸ਼ ਕਰਦੇ ਹਾਂ ਕਿ ਤੁਸੀਂ ਆਪਣੀ ਸੈਟੈਪੈਂਟ ਜਾਂ ਪਾਸ਼ਬੁੱਕ ਦੀ ਬਾਕਾਇਦਾ ਜਾਂਚ ਕਰਦੇ ਹੋ। ਜੇ ਤੁਹਾਨੂੰ ਕੋਈ ਇੰਦਰਾਜ ਗਲਤ ਲੰਗੇ, ਤਾਂ ਉਸ ਬਾਰੇ, ਜਿੰਨਾ ਛੈਤੀ ਹੋ ਸਕੇ, ਸਾਨੂੰ ਚੌਸੇ, ਤਾਂ ਜੋ ਅਸੀਂ ਉਸ ਦੀ ਜਾਂਚ ਕਰ ਸਕੀਏ। ਜਿੰਨਾ ਨਾਮੇ ਪਾਉਣ ਅਤੇ ਆਦੇਸ਼ਾਂ ਦੀ ਬਾਕਾਇਦਾ ਜਾਂਚ ਨਾਲ ਇਹ ਸੁਨਿਸ਼ਚਤ ਹੈ ਜਾਂਦਾ ਹੈ ਜਾਂ ਚੌਥੀ ਹੋ ਜਾਂਦਾ ਹੈ ਜਾਂ ਕਿਸੇ ਹੋਰ ਨੂੰ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ ਦੁਆਰਾ ਸੁਚਨਾ ਦੇਣ ਤੇ, ਅਸੀਂ ਇਸ ਦੀ ਦੁਰਵਰਤੋਂ ਰੱਕਣ ਲਈ ਤੁਰੰਤ ਕਰਦਮ ਚੁੱਕੋਂਗੇ;

**b.** ਜੇ ਤੁਹਾਡੀ ਸੈਕੱਬੁੱਕ /ਪਾਸ਼ਬੁੱਕ ਜਾਂ ਏਟੋਇਐਮ /ਡੈਚਿਟ ਕਾਰਡ ਗੁਆਚ ਜਾਂਦਾ ਹੈ ਜਾਂ ਚੌਥੀ ਹੋ ਜਾਂਦਾ ਹੈ ਜਾਂ ਕਿਸੇ ਹੋਰ ਨੂੰ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**c.** ਅਸੀਂ ਤੁਹਾਨੂੰ ਮਸਵਿਗਾ ਦੇਵਾਂਗੇ ਕਿ ਆਪਣੇ ਕਾਰਡ /ਚੈਕਬੁੱਕ ਨੂੰ ਦੁਰਵਰਤੋਂ ਤੋਂ ਬਚਾਉਣ ਲਈ ਤੁਸੀਂ ਕੀ ਕਰ ਸਕਦੇ ਹੋ;

**d.** ਜੇ ਤੁਸੀਂ ਚੈਕ ਕਿਸੇ ਬੈਂਕ ਖਾਤੇ ਵਿਚ ਜਮ੍ਹਾਂ ਕਰ ਰਹੇ ਹੋ, ਤਾਂ ਖਾਤਾਧਾਰਕ ਦਾ ਨਾਂ (ਉਥਾਈ ਬੈਂਕ ਖਾਤਾ-ਕਬਖਾ) ਚੈਕ ਉਤੇ ਲਿਖੋ।

**e.** ਅਸੀਂ ਤੁਹਾਨੂੰ ਮਸਵਿਗਾ ਦੇਵਾਂਗੇ ਕਿ ਆਪਣੇ ਕਾਰਡ /ਚੈਕਬੁੱਕ ਨੂੰ ਦੁਰਵਰਤੋਂ ਤੋਂ ਬਚਾਉਣ ਲਈ ਤੁਸੀਂ ਕੀ ਕਰ ਸਕਦੇ ਹੋ;

**f.** ਜੇ ਤੁਹਾਡੀ ਚੈਕਬੁੱਕ /ਪਾਸ਼ਬੁੱਕ ਜਾਂ ਏਟੋਇਐਮ /ਡੈਚਿਟ ਕਾਰਡ ਗੁਆਚ ਜਾਂਦਾ ਹੈ ਜਾਂ ਚੌਥੀ ਹੋ ਜਾਂਦਾ ਹੈ ਜਾਂ ਕਿਸੇ ਹੋਰ ਨੂੰ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ ਦੁਆਰਾ ਸੁਚਨਾ ਦੇਣ ਤੇ, ਅਸੀਂ ਇਸ ਦੀ ਦੁਰਵਰਤੋਂ ਰੱਕਣ ਲਈ ਤੁਰੰਤ ਕਰਦਮ ਚੁੱਕੋਂਗੇ;

**g.** ਜੇ ਤੁਹਾਨੂੰ ਸੈਕੱਬੁੱਕ ਹੋ ਜਾਂ ਪਤਾ ਲਗਦਾ ਹੈ ਕਿ ਤੁਹਾਡੀ ਚੈਕਬੁੱਕ, ਪਾਸ਼ਬੁੱਕ, ਕਾਰਡ ਗੁਆਚ ਗਿਆ ਹੈ ਜਾਂ ਚੌਥੀ ਹੋ ਗਿਆ ਹੈ ਜਾਂ ਕਿਸੇ ਨੂੰ ਤੁਹਾਡੇ ਪਿੰਨ, ਪਾਸਵਰਡ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਗਿਆ ਹੈ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਜਿੰਨੀ ਛੇਤੀ ਹੋ ਸਕੇ ਇਸ ਬਾਰੇ ਸਾਨੂੰ ਦੱਸ ਦਿੱਓ।

**h.** ਜੇ ਤੁਸੀਂ ਚੈਕਬੁੱਕ /ਪਾਸ਼ਬੁੱਕ ਜਾਂ ਏਟੋਇਐਮ /ਡੈਚਿਟ ਕਾਰਡ ਗੁਆਚ ਜਾਂਦਾ ਹੈ ਜਾਂ ਚੌਥੀ ਹੋ ਜਾਂਦਾ ਹੈ ਜਾਂ ਕਿਸੇ ਹੋਰ ਨੂੰ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**i.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਕਿਰਪਾ ਕਰਕੇ ਕੋਈ ਕੰਮ ਕਰਦੇ ਹੋ, ਤਾਂ ਉਸ ਨਾਲ ਆਪਣੇ ਖਾਤੇ ਵਿਚ ਨਵੇਂ ਵਾਲੇ ਸਾਰੇ ਨੁਕਸਾਨਾਂ ਲਈ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ। ਜੇ ਤੁਸੀਂ ਗੈਰਜ਼ਿਮੇਵਾਰੀ ਨਾਲ ਕੋਈ ਕੰਮ ਕਰਦੇ ਹੋ ਅਤੇ ਉਸ ਨਾਲ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਲਈ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ।

**j.** ਜੇ ਤੁਸੀਂ ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਕਾਰਡ ਦੀ ਵੀਂ ਵਾਲੀ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**k.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**l.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**m.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**n.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**o.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**p.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**q.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**r.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**s.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**t.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**u.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**v.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**w.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**x.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**y.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**z.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**aa.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ab.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ac.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ad.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ae.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**af.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ag.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ah.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ai.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**aj.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**ak.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲੱਗ ਜਾਂਦਾ ਹੈ, ਤਾਂ ਤੁਹਾਡੇ

**al.** ਗੁਆਚ ਦੀ ਬਾਰੇ ਕਿਸੇ ਵੀ ਤਬਦੀਲੀ ਹੋਵੇ, ਤਾਂ ਤੁਹਾਡੇ ਪਿੰਨ ਜਾਂ ਹੋਰ ਸੁਰੱਖਿਆ ਜਾਣਕਾਰੀ ਬਾਰੇ ਪਤਾ ਲ